

ਪੰਜਾਬੀ ਯੂਨੀਵਰਸਿਟੀ, ਪਟਿਆਲਾ
(1961 ਦੇ ਪੰਜਾਬ ਐਕਟ ਨੰ: 35 ਤਹਿਤ ਸਥਾਪਿਤ)

ਨੰ: 2706/ਸ.1/ਕਾਲਜ
ਮਿਤੀ: 03/8/2022

ਯੂਨੀਵਰਸਿਟੀ ਨਾਲ ਸਬੰਧਤ ਸਮੂਹ ਕਾਲਜਾਂ/ਕਾਂਸਟੀਚੂਐਂਟ ਕਾਲਜਾਂ ਦੇ
ਪ੍ਰਿੰਸੀਪਲ/ਡਾਇਰੈਕਟਰ ਸਾਹਿਬਾਨ ਨੂੰ

(ਜਿਨ੍ਹਾਂ ਕੋਰਸਾਂ (ਬੀ.ਐਡ. ਲਾਅ ਅਤੇ ਬੀ.ਪੀ.ਐਡ.) ਦੇ ਦਾਖਲੇ ਪੰਜਾਬ ਸਰਕਾਰ/ਸੈਂਟਰਲ ਏਜੰਸੀਆਂ ਵੱਲੋਂ ਕਰਵਾਏ
ਜਾਂਦੇ ਹਨ ਉਨ੍ਹਾਂ ਨੂੰ ਛੱਡ ਕੇ)

ਵਿਸ਼ਾ : ਸੈਸ਼ਨ 2022-23 ਦੌਰਾਨ ਵੱਖ-ਵੱਖ ਕੋਰਸਾਂ ਦੇ ਐਂਟਰੀ ਪੁਆਇੰਟ ਭਾਗ ਪਹਿਲਾ ਵਿੱਚ ਰੀ-ਅਪੀਅਰ
ਵਿਦਿਆਰਥੀਆਂ ਦੇ ਦਾਖਲੇ ਸਬੰਧੀ

ਸ਼੍ਰੀਮਾਨ/ਸ਼੍ਰੀਮਤੀ ਜੀ

ਵੱਖ-ਵੱਖ ਕਾਲਜਾਂ ਵੱਲੋਂ ਅਕਾਦਮਿਕ ਸੈਸ਼ਨ 2022-23 ਲਈ ਬਾਰਵੀਂ ਜਮਾਤ ਵਿੱਚੋਂ ਰੀ-ਅਪੀਅਰ ਵਾਲੇ
ਵਿਦਿਆਰਥੀਆਂ ਨੂੰ ਗ੍ਰੈਜੂਏਸ਼ਨ ਦੇ ਐਂਟਰੀ ਪੁਆਇੰਟ ਭਾਗ ਪਹਿਲਾ ਦੇ ਕੋਰਸਾਂ ਵਿੱਚ ਅਤੇ ਇਸੇ ਤਰ੍ਹਾਂ ਗ੍ਰੈਜੂਏਸ਼ਨ ਦੇ
ਕੋਰਸਾਂ ਵਿੱਚੋਂ ਵਿੱਚੋਂ ਰੀ-ਅਪੀਅਰ ਵਾਲੇ ਵਿਦਿਆਰਥੀਆਂ ਨੂੰ ਪੋਸਟ-ਗ੍ਰੈਜੂਏਸ਼ਨ ਦੇ ਐਂਟਰੀ ਪੁਆਇੰਟ ਭਾਗ ਪਹਿਲਾ ਦੇ
ਕੋਰਸਾਂ ਵਿੱਚ ਦਾਖਲਾ ਦੇਣ ਲਈ ਬੇਨਤੀ ਕੀਤੀ ਗਈ ਹੈ ਇਸ ਲਈ ਵਿਦਿਆਰਥੀਆਂ ਦੇ ਹਿੱਤ ਨੂੰ ਮੁੱਖ ਰੱਖਦੇ ਹੋਏ
ਮਾਨਯੋਗ ਵਾਈਸ-ਚਾਂਸਲਰ ਸਾਹਿਬ ਵੱਲੋਂ ਅਕਾਦਮਿਕ ਕੌਂਸਲ ਦੀ ਪ੍ਰਵਾਨਗੀ ਦੀ ਆਸ ਵਿੱਚ ਪੰਜਾਬੀ ਯੂਨੀਵਰਸਿਟੀ
ਨਾਲ ਸਬੰਧਤ ਕਾਲਜਾਂ ਵਿਖੇ ਅਕਾਦਮਿਕ ਸੈਸ਼ਨ 2022-23 ਲਈ ਵੱਖ-ਵੱਖ ਕੋਰਸਾਂ ਦੇ ਐਂਟਰੀ ਪੁਆਇੰਟ ਭਾਗ
ਪਹਿਲਾ ਵਿੱਚ, ਰੀ-ਅਪੀਅਰ ਵਿਦਿਆਰਥੀਆਂ ਦੇ ਦਾਖਲੇ ਨੂੰ ਹੇਠ ਦਰਸਾਈਆਂ ਸ਼ਰਤਾਂ/ਵਿਧੀ ਤਹਿਤ ਦਾਖਲਾ ਦੇਣ ਦੀ
ਪ੍ਰਵਾਨਗੀ ਦਿੱਤੀ ਗਈ ਹੈ :

ਬਾਰਵੀਂ ਜਮਾਤ ਵਿੱਚੋਂ ਰੀ-ਅਪੀਅਰ ਵਾਲੇ ਵਿਦਿਆਰਥੀਆਂ ਨੂੰ ਗ੍ਰੈਜੂਏਸ਼ਨ ਕੋਰਸਾਂ ਦੇ ਐਂਟਰੀ ਪੁਆਇੰਟ
ਭਾਗ ਪਹਿਲਾ ਵਿੱਚ ਨਿਮਨਲਿਖਤ ਸ਼ਰਤਾਂ/ਵਿਧੀ ਤਹਿਤ ਦਾਖਲੇ ਦੀ ਪ੍ਰਵਾਨਗੀ ਹੈ :

That a candidate who has been placed under compartment/re-appear in one subject only with at least 20% marks (Theory & Practical taken together) in the subject in which he/she has been placed in compartment in the +2 examination conducted by the Punjab School Education Board, Mohali or any other Board/Institution recognized by the State/Central Board of Education in India shall be eligible to seek admission to the 1st Semester of B.A./B.Sc./B.Com/B.B.A./B.C.A./B.P.E.S. course under 10+2+3 system of education. The admission will be allowed subject to the availability of the seats in the concerned course in the concerned college/institution. He/She should have cleared the compartment before the declaration of the first year result. If he/she could not submit the relevant papers/documents on the date of declaration of result then his/her admission will be automatically cancelled. The remaining conditions shall remain the same as provided in the ordinances.

ਗ੍ਰੈਜੂਏਸ਼ਨ ਦੇ ਕੋਰਸਾਂ ਵਿੱਚੋਂ ਰੀ-ਅਪੀਅਰ ਵਾਲੇ ਵਿਦਿਆਰਥੀਆਂ ਨੂੰ ਪੋਸਟ-ਗ੍ਰੈਜੂਏਸ਼ਨ ਕੋਰਸਾਂ ਦੇ ਐਂਟਰੀ
ਪੁਆਇੰਟ ਭਾਗ ਪਹਿਲਾ ਵਿੱਚ ਨਿਮਨਲਿਖਤ ਸ਼ਰਤਾਂ/ਵਿਧੀ ਤਹਿਤ ਦਾਖਲੇ ਦੀ ਪ੍ਰਵਾਨਗੀ ਹੈ :

A candidate who appeared under semester system for undergraduate courses should be allowed to take admission under semester system in M.A./M.Sc./M.Com./PGDCA/M.B.A./M.C.A. if he/she has two re-appear in 1st semester to 6th semester. Provided he/she must have passed the subject in under-graduate course in which he seeks admission in post-graduate course. The admission will be allowed subject to the availability of the seats in the concerned course in the concerned college/institution. He/She should have cleared the compartment before the declaration of the first year result. After cleared the compartment/re-appear, he/she must have obtained 50% aggregate marks in concerned graduate course. If he/she could not submit the relevant papers/documents on the date of declaration of result then his/her admission will be automatically cancelled. The remaining conditions shall remain the same as provided in the ordinances.

ਇਹ ਸਪੱਸ਼ਟ ਕੀਤਾ ਜਾਂਦਾ ਹੈ ਕਿ ਸਬੰਧਤ ਕੋਰਸਾਂ ਵਿੱਚ ਦਾਖਲੇ ਪਹਿਲਾਂ ਮੈਰਿਟ ਵਾਈਜ਼ ਬਿਨਾਂ ਰੀ-ਅਪੀਅਰ
ਵਾਲੇ ਵਿਦਿਆਰਥੀਆਂ ਦੇ ਕੀਤੇ ਜਾਣ ਉਸ ਉਪਰੰਤ ਹੀ ਬਾਕੀ ਖਾਲੀ ਸੀਟਾਂ ਤੇ ਰੀ-ਅਪੀਅਰ ਵਾਲੇ ਵਿਦਿਆਰਥੀਆਂ ਨੂੰ
ਦਾਖਲਾ ਦਿੱਤਾ ਜਾਵੇ।

ਕਾਲਜਾਂ ਵੱਲੋਂ ਅੰਡਰ-ਟੇਕਿੰਗ ਦਿੱਤੀ ਜਾਵੇਗੀ ਕਿ ਦਾਖਲ ਕੀਤੇ ਜਾਣ ਵਾਲੇ ਰੀ-ਅਪੀਅਰ
ਵਿਦਿਆਰਥੀ ਦੀ ਮੈਰਿਟ ਤੋਂ ਵੱਧ ਹੋਰ ਬਿਨਾਂ ਰੀ-ਅਪੀਅਰ ਵਾਲੇ ਵਿਦਿਆਰਥੀ ਦੀ ਮੈਰਿਟ ਨਹੀਂ ਹੈ ਅਤੇ
ਸਬੰਧਤ ਕੋਰਸ ਵਿੱਚ ਸੀਟਾਂ ਖਾਲੀ ਹਨ।

ਗੁਰਪ੍ਰੀਤ ਸਿੰਘ
ਡੀਨ,
ਕਾਲਜ ਵਿਕਾਸ ਕੌਂਸਲ